

ਦਫ਼ਤਰ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ, ਉਪ ਮੰਡਲ ਨੰ. 1, ਫਰੀਦਕੋਟ

ਵੱਲ,

AKAL ACADEMY,
VPO SUKHANWALA, FARIDKOT.


ਨੰ: 698

ਮਿਤੀ: 23/04/24

ਵਿਸ਼ਾ:- ਵਾਟਰ ਅਤੇ ਸੈਨੀਟੇਸ਼ਨ ਸਰਟੀਫਿਕੇਟ ਜਾਰੀ ਕਰਨ ਬਾਰੇ।

ਉਪਰੋਕਤ ਵਿਸ਼ੇ ਸੰਬੰਧੀ ਇਸ ਦਫ਼ਤਰ ਦੇ ਜੂਨੀਅਰ ਇੰਜੀਨੀਅਰ ਵੱਲੋਂ ਆਪ ਦੇ ਸਕੂਲ ਦਾ ਵਾਟਰ ਸੈਪਲ ਲਿਆ ਗਿਆ (ਰਿਪੋਰਟ ਨਾਲ ਨੱਥੀ ਹੈ) ਜੋ ਕਿ ਸਾਫ਼ ਸੁਥਰਾ ਅਤੇ ਪੀਣ ਯੋਗ ਪਾਇਆ ਗਿਆ ਹੈ। ਇਸ ਤੋਂ ਇਲਾਵਾ ਆਪ ਦੇ ਸਕੂਲ ਦਾ ਸੈਨੀਟੇਸ਼ਨ ਵੀ ਚੈਕ ਕੀਤਾ ਗਿਆ ਜੋ ਕਿ ਸਾਫ਼ ਸੁਥਰਾ ਅਤੇ ਵਧੀਆ ਪਾਇਆ ਗਿਆ। ਉਕਤ ਦੇ ਆਧਾਰ ਤੇ ਆਪ ਨੂੰ ਇਹ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।

ਨੱਥੀ/ਵਾਟਰ ਟੈਸਟਿੰਗ ਰਿਪੋਰਟ ਦੀ ਕਾਪੀ


ਉਪ ਮੰਡਲ ਇੰਜੀਨੀਅਰ,
ਜ/ਸ ਅਤੇ ਸੈਨੀਟੇਸ਼ਨ ਉਪ ਮੰਡਲ ਨੰ.1,
ਫਰੀਦਕੋਟ।

DISTRICT WATER TESTING LABORATORY, FARIDKOT

Department of water supply and sanitation, Ghanaiya Chowk, Opposite Khalsa sr. sec. school, Faridkot
dwtlfdk@gmail.com

To,

AKAL ACADEMY
AKAL ACADEMY ,VPO SUKHAN WALA FDK


No.: DWTL/FDK/2425/00007 Dated : 24/04/2024

Subject : Testing Reports of Water Samples.

Reference: Your Letter/SRF No. Letter Ref.aasw/71/04/24 Dated: 16/04/2024

As per above cited subject and reference, Please find enclosed here with the report of 1 Water sample/s received on dated 16/04/2024. It is request to fill the attached feedback form and send it back to District water Testing Laboratory, Faridkot

D/A : Test Report



Authorized Signatory
For, District water Testing Laboratory
Faridkot



DISTRICT WATER TESTING LABORATORY, FARIDKOT

Department of water supply and sanitation, Ghanaiya Chowk, Opposite Khalsa sr. sec. school, Faridkot
dwtlfdk@gmail.com

TEST REPORT


Name & Address of Customer : AKAL ACADEMY AKAL ACADEMY ,VPO SUKHAN WALA FDK		Customer Reference No.	No : Letter Ref.aasw/71/04/24 Dated : 16/04/2024
		Sample Submitted by	VARINDER SINGH
		Date of Sample Receipt	16/04/2024
		Analysis Starting Date	17/04/2024
		Analysis completion Date	18/04/2024
Discipline : Chemical Testing		Group: Water	
ULR No.:		Sample Type :	Treated Water
Test Report No.:	DWTL/FDK/2425/00007	Date of Issue :	24/04/2024
Registration no.:	DWTL/FDK/REG2425/00013	Condition of Sample :	Sealed
Collection Point:	Treatment Plant (RO/CWPP/ARP/HH Purifier)	Quantity/Type of Bottle:	1000 ml / Plastic Bottles
Scheme/Source:	Not Mentioned(Not Mentioned)	Location/Depth :	AKAL ACADEMY ,VPO SUKHAN WALA FDK R/O WATER / NA
Village :	Not Mentioned	Habitation :	Not Mentioned
Block:	Faridkot	District :	Faridkot
Latitude :	Not Mentioned	Longitude:	Not Mentioned

Sr. No	Parameter	Result	As per IS-10500:2012 (2nd Rev.)		Unit	Reference Method :
			Acceptable Limit	Permissible Limit		
1	pH	6.80@25°C	6.5-8.5	No Relaxation	--	IS 3025 (Part 11-2022) Electrometric Method
2	Colour	<5	5	15	CU	IS 3025(Part 4-2021) Visual Comparison Method
3	Odour	Agreeable	Agreeable	Agreeable	--	IS 3025 (Part 5 – 2018) (Second Revision)
4	Taste	Agreeable	Agreeable	Agreeable	--	IS 3025 (Part 8 – 2023)
5	TDS	160	500	2000	mg/l	IS 3025 (Part 16-2023) Gravimetric Method
6	Turbidity	0.6	1	5	NTU	IS 3025 (Part 10-2023) Nephelometric Method
7	Alkalinity	40	200	600	mg/l	IS 3025 (Part 23-2023) Indicator Method
8	Hardness	60	200	600	mg/l	IS 3025 (Part 21- 2009)(RA 2019) EDTA Method
9	Calcium	13	75	200	mg/l	IS 3025 (Part 40-1991) EDTA Titrimetric Method
10	Magnesium	7	30	100	mg/l	APHA (24th Ed.2023) Method: 3500-Mg+2 B By Calculation Method
11	Chloride	66	250	1000	mg/l	IS 3025 (Part 32-1988) Argentometric Method

This Report is issued under the following terms & Condition :

1. The results apply to the sample as received only.
2. The sample will be destroyed after retention time unless otherwise specified specially.
3. This report is not to be reproduce wholly or in part and can't be used as evidence in court of law.
4. Abbreviation used (TDS = Total Dissolved Solids, mg/l = milligram per liter, BDL = Below detection limit, APHA = American Public Health Association, IS = Indian Standard, NT = Not Tested, NA = Not Applicable NTU = Nephelometric Turbidity Unit, RA = Reaffirmed, ND=Not Detected)
5. * Value not available or test not performed for this parameter.
6. Temperature condition limit: 25±5°C and Humidity condition limit:50 ±20%

Reviewed and Approved By



Mrs. Manju
Quality Manager
Authorized Signatory
For, District water Testing Laboratory
Faridkot

----- End of the Test Report -----

